

Jerry Coughlan Health & Wellness Centre

ਭਾਈਚਾਰਕ ਅੱਪਡੇਟ - ਦਸੰਬਰ 2020

ਉਸਾਰੀ ਦਾ ਕੰਮ ਚੱਲ ਰਿਹਾ ਹੈ!

ਬੇਸਬਰੀ ਨਾਲ ਉਮੀਦ ਕੀਤੇ ਜਾ ਰਹੇ Jerry Coughlan Health and Wellness Centre ਬਾਰੇ ਤੁਹਾਨੂੰ ਤਾਜ਼ਾ ਜਾਣਕਾਰੀ ਦਿੰਦੇ ਹੋਏ ਸਾਨੂੰ ਖੁਸ਼ੀ ਹੋ ਰਹੀ ਹੈ।

ਨਵਾਂ ਆਧੁਨਿਕ ਕੇਂਦਰ

Jerry Coughlan Health and Wellness Centre, North Pickering ਵਿੱਚ ਬਣਾਇਆ ਜਾ ਰਿਹਾ ਇੱਕ ਨਵਾਂ, ਚਾਰ ਮੰਜ਼ਲਾ ਬਾਹਰੀ ਮਰੀਜ਼ਾਂ ਲਈ ਮੈਡੀਕਲ ਅਤੇ ਕਮਿਊਨਿਟੀ ਸਿਹਤ ਕੇਂਦਰ ਹੈ, ਜੋ ਸਾਡੇ ਵੱਧ ਰਹੇ ਖੇਤਰ ਲਈ ਇੱਕੋ ਛੱਤ ਹੇਠ, ਬਹੁਤ ਤਰ੍ਹਾਂ ਦੀਆਂ ਸਿਹਤ ਸੰਭਾਲ ਸੇਵਾਵਾਂ ਮੁਹੱਈਆ ਕਰਨ ਲਈ ਤਿਆਰ ਕੀਤਾ ਗਿਆ ਹੈ।

ਸੇਵਾਵਾਂ ਵਿੱਚ ਦਿਨ ਦੀ ਸਰਜਰੀ ਦੀਆਂ ਪ੍ਰਕਿਰਿਆਵਾਂ, ਇੱਕ ਜ਼ਰੂਰੀ ਦੇਖਭਾਲ ਕਲੀਨਿਕ ਅਤੇ ਹੋਰ Lakeridge Health ਸੇਵਾਵਾਂ ਸ਼ਾਮਲ ਹੋਣਗੀਆਂ। ਇਮਾਰਤ ਵਿਚਲੇ ਹੋਰ ਕਿਰਾਏਦਾਰ ਬਹੁਤ ਤਰ੍ਹਾਂ ਦੇ ਰੋਗਾਂ ਦਾ ਪਤਾ ਲਗਾਉਣ ਲਈ ਟੈਸਟ, ਲੈਬੋਰਟਰੀ ਸੇਵਾਵਾਂ, ਇੱਕ ਫਾਰਮੇਸੀ ਅਤੇ ਹੋਰ ਸਲਾਹਕਾਰ ਡਾਕਟਰਾਂ ਦੇ ਕਲੀਨਿਕ ਮੁਹੱਈਆ ਕਰਨਗੇ - ਇਹ ਸਭ ਇੱਕ ਆਧੁਨਿਕ, ਪੂਰੀ ਤਰ੍ਹਾਂ ਪਹੁੰਚਯੋਗ ਮਰੀਜ਼ ਅਤੇ ਪਰਿਵਾਰ ਨੂੰ ਧਿਆਨ ਵਿੱਚ ਰੱਖ ਕੇ ਬਣਾਈ ਗਈ ਸਹੂਲਤ ਦੇ ਅੰਦਰ ਹੋਵੇਗਾ। ਨਵਾਂ ਕੇਂਦਰ Pickering ਵਿੱਚ 1690 Dersan Street 'ਤੇ ਸਥਿਤ ਹੋਵੇਗਾ ਅਤੇ ਇਸਦੇ 2022 ਦੇ ਅੱਧ ਤੋਂ ਅੰਤ ਤਕ ਖੁੱਲ੍ਹਣਾ ਨਿਯਤ ਕੀਤਾ ਗਿਆ ਹੈ।



ਨਵੇਂ ਸੈਂਟਰ ਲਈ ਯੋਜਨਾਵਾਂ ਦਾ ਅਧਿਕਾਰਤ ਤੌਰ 'ਤੇ ਅਗਸਤ 2020 ਵਿੱਚ ਐਲਾਨ ਕੀਤਾ ਗਿਆ ਸੀ, ਜਦੋਂ Lakeridge Health ਅਤੇ NorthWest Healthcare Properties REIT (NorthWest) ਨੇ ਸਰਕਾਰ ਅਤੇ ਭਾਈਚਾਰਕ ਭਾਈਵਾਲਾਂ ਨਾਲ ਮਿਲ ਕੇ, ਅਧਿਕਾਰਤ ਨੀਂਹ ਪੱਧਰ ਵਿੱਚ ਸ਼ਿਰਕਤ ਕੀਤੀ ਜੋ ਕਿ ਕੇਂਦਰ ਦੇ ਭਵਿੱਖ ਦੇ ਸਥਾਨ 'ਤੇ ਕੀਤਾ ਗਿਆ ਸੀ।



ਸਾਡੇ ਭਾਈਚਾਰੇ ਦੀ ਮਦਦ ਕਰਨਾ

North Pickering ਇੱਕ ਤੇਜ਼ੀ ਨਾਲ ਵੱਧ ਰਿਹਾ ਭਾਈਚਾਰਾ ਹੈ ਜਿਸ ਵਿੱਚ ਭਾਈਚਾਰੇ ਅਧਾਰਤ ਸਿਹਤ ਦੇਖਭਾਲ ਦੀ ਲੋੜ ਲਗਾਤਾਰ ਵੱਧ ਰਹੀ ਹੈ। ਨਵਾਂ ਕੇਂਦਰ ਦੇਖਭਾਲ ਦਾ ਏਕੀਕ੍ਰਿਤ ਨਮੂਨਾ ਪੇਸ਼ ਕਰੇਗਾ ਜੋ ਪੂਰੇ Durham Region ਦੇ ਮਰੀਜ਼ਾਂ ਦੀ ਹਸਪਤਾਲ ਅਤੇ ਭਾਈਚਾਰਕ ਸਿਹਤ ਅਤੇ ਡਾਕਟਰਾਂ ਦੀਆਂ ਸੇਵਾਵਾਂ ਦਰਮਿਆਨ ਅਸਾਨੀ ਨਾਲ ਤਬਦੀਲੀ ਵਿੱਚ ਸਹਾਇਤਾ ਕਰੇਗਾ, ਜਿਸ ਨਾਲ ਮਰੀਜ਼ ਅਤੇ ਦੇਖਭਾਲ ਟੀਮ ਲਈ ਤਜਰਬੇ ਵਿੱਚ ਸੁਧਾਰ ਹੋਵੇਗਾ।



ਉਸਾਰੀ ਦਾ ਕੰਮ ਚੱਲ ਰਿਹਾ ਹੈ

ਇਸ ਹਫ਼ਤੇ ਖੁਦਾਈ ਅਤੇ ਸਾਈਟ ਦੇ ਕੰਮਾਂ ਲਈ ਸਾਈਟ 'ਤੇ ਭਾਰੀ ਉਪਕਰਣਾਂ ਨਾਲ ਹੁਣ ਉਸਾਰੀ ਦਾ ਕੰਮ ਸ਼ੁਰੂ ਹੋ ਗਿਆ। ਉਸਾਰੀ ਦੀਆਂ ਸਾਰੀਆਂ ਗਤੀਵਿਧੀਆਂ ਨਿਯਮਿਤ ਕਾਰੋਬਾਰੀ ਸਮੇਂ ਦੌਰਾਨ ਕੀਤੀਆਂ ਜਾਣਗੀਆਂ ਅਤੇ ਨਜ਼ਦੀਕੀ ਵਸਨੀਕਾਂ ਲਈ ਵਿਘਨ ਘੱਟੋ-ਘੱਟ ਹੋਵੇਗਾ।

ਉਸਾਰੀ ਦਾ ਕੰਮ ਚੱਲਣ ਦੇ ਦੌਰਾਨ, ਸਾਡਾ ਵਿਕਾਸ ਸਾਥੀ, NorthWest, ਉਹਨਾਂ ਦੂਜੀਆਂ ਸਿਹਤ ਸੰਭਾਲ ਸਹਾਇਤਾ ਸੇਵਾਵਾਂ ਅਤੇ ਤੰਦਰੁਸਤੀ ਪ੍ਰਦਾਤਾਵਾਂ ਨਾਲ ਲੀਜ਼ ਸਮਝੌਤੇ ਨੂੰ ਅੰਤਿਮ ਰੂਪ ਦੇਣ ਵਿੱਚ ਗੁੱਝਿਆ ਹੋਇਆ ਹੈ ਜੋ ਇਮਾਰਤ ਦੇ ਵਿੱਚ ਆਉਣਗੇ।

ਜਲਦੀ ਆ ਰਿਹਾ ਹੈ - ਲਾਈਵ ਵੀਡੀਓ ਫੀਡ

ਸਾਈਟ 'ਤੇ ਪਾਵਰ ਦਸੰਬਰ ਦੇ ਸ਼ੁਰੂ ਵਿੱਚ ਉਪਲਬਧ ਹੋਵੇਗੀ, ਜਿਸ ਨਾਲ ਇੱਕ ਲਾਈਵ ਵੀਡੀਓ ਫੀਡ ਦਿੱਤੀ ਜਾ ਸਕੇਗੀ ਤਾਂ ਜੋ ਤੁਸੀਂ ਉਸਾਰੀ ਦੇ ਕੰਮ ਨੂੰ ਅੱਗੇ ਵੱਧਦੇ ਹੋਏ ਦੇਖ ਸਕੋ।



ਜਿਵੇਂ-ਜਿਵੇਂ ਇਹ ਦਿਲਚਸਪ ਪ੍ਰੋਜੈਕਟ ਅੱਗੇ ਵੱਧਦਾ ਹੈ ਅਸੀਂ ਨਿਯਮਿਤ ਤੌਰ 'ਤੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਾਂਗੇ। ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ Lakeridge Health ਦੀ ਵੈੱਬਸਾਈਟ ਦੇਖੋ ਜਾਂ infoJCHWC@lh.ca 'ਤੇ ਈਮੇਲ ਕਰੋ।

ਸੰਪਰਕ ਵਿੱਚ ਰਹੋ

WWW.LH.CA infoJCHWC@lh.ca



